

 Print Page

## Sri Guru Granth Sahib

Displaying 1151 of

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥

Bhai Bhram Binas Geae Khin Maahi ||

Their fears and doubts are dispelled in an instant.

ਭੈਰਉ (ਮਃ ੫) (੫੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੧

*Raag Bhaira-o Guru Arjan Dev*

ਪਾਰਬ੍ਰਹਮੁ ਵਸਿਆ ਮਨਿ ਆਇ ॥੧॥

Paarabreham Vasiaa Man Aae ||1||

The Supreme Lord God comes to dwell in their minds. ||1||

ਭੈਰਉ (ਮਃ ੫) (੫੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੧

*Raag Bhaira-o Guru Arjan Dev*

ਰਾਮ ਰਾਮ ਸੰਤ ਸਦਾ ਸਹਾਇ ॥

Raam Raam Santh Sadhaa Sehaae ||

The Lord is forever the Help and Support of the Saints.

ਭੈਰਉ (ਮਃ ੫) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੧

*Raag Bhaira-o Guru Arjan Dev*

ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥

Ghar Baahar Naalae Paramaesar Rav Rehiaa Pooran Sabh Thaae ||1|| Rehaao ||

Inside the home of the heart, and outside as well, the Transcendent Lord is always with us, permeating and pervading all places. ||1||Pause||

ਭੈਰਉ (ਮਃ ੫) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੨

*Raag Bhaira-o Guru Arjan Dev*

ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥

Dhhan Maal Joban Jugath Gopaal ||

The Lord of the World is my wealth, property, youth and ways and means.

ਭੈਰਉ (ਮਃ ੫) (੫੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੨

*Raag Bhaira-o Guru Arjan Dev*

ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥

Jeea Praan Nith Sukh Prathipaal ||

He continually cherishes and brings peace to my soul and breath of life.

ਭੈਰਉ (ਮਃ ੫) (੫੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੩

*Raag Bhaira-o Guru Arjan Dev*

ਅਪਨੇ ਦਾਸ ਕਉ ਦੇ ਰਾਖੈ ਹਾਥ ॥

Apanae Dhaas Ko Dhae Raakhai Haathh ||

He reaches out with His Hand and saves His slave.

ਭੈਰਉ (ਮਃ ੫) (੫੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੩

*Raag Bhaira-o Guru Arjan Dev*

ਨਿਮਖ ਨ ਛੋਡੈ ਸਦ ਹੀ ਸਾਥ ॥੨॥

Nimakh N Shhoddai Sadh Hee Saathh ||2||

He does not abandon us, even for an instant; He is always with us. ||2||

ਭੈਰਉ (ਮਃ ੫) (੫੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੩

*Raag Bhaira-o Guru Arjan Dev*

ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥

Har Saa Preetham Avar N Koe ||

There is no other Beloved like the Lord.

ਭੈਰਉ (ਮਃ ੫) (੫੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੪

*Raag Bhaira-o Guru Arjan Dev*

ਸਾਰਿ ਸਮ੍ਹਾਲੇ ਸਾਚਾ ਸੋਇ ॥

Saar Samhaalae Saachaa Soe ||

The True Lord takes care of all.

ਭੈਰਉ (ਮਃ ੫) (੫੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੪

*Raag Bhaira-o Guru Arjan Dev*

ਮਾਤ ਪਿਤਾ ਸੁਤ ਬੰਧੁ ਨਰਾਇਣੁ ॥

Maath Pithaa Suth Bandhh Naraaein ||

The Lord is our Mother, Father, Son and Relation.

ਭੈਰਉ (ਮਃ ੫) (੫੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੪

*Raag Bhaira-o Guru Arjan Dev*

ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥

Aadh Jugaadh Bhagath Gun Gaaein ||3||

Since the beginning of time, and throughout the ages, His devotees sing His Glorious Praises. ||3||

ਭੈਰਉ (ਮਃ ੫) (੫੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੫

*Raag Bhaira-o Guru Arjan Dev*

ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥

This Kee Dhhar Prabh Kaa Man Jor ||

My mind is filled with the Support and the Power of the Lord.

ਭੈਰਉ (ਮਃ ੫) (੫੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੫

*Raag Bhaira-o Guru Arjan Dev*

ਏਕ ਬਿਨਾ ਦੂਜਾ ਨਹੀ ਹੋਰੁ ॥

Eaek Binaa Dhoojaa Nehee Hor ||

Without the Lord, there is no other at all.

ਭੈਰਉ (ਮਃ ੫) (੫੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੫

*Raag Bhaira-o Guru Arjan Dev*

ਨਾਨਕ ਕੈ ਮਨਿ ਇਹੁ ਪੁਰਖਾਰਥੁ ॥

Naanak Kai Man Eihu Purakhaarathh ||

Nanak's mind is encouraged by this hope,

ਭੈਰਉ (ਮਃ ੫) (੫੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੬

*Raag Bhaira-o Guru Arjan Dev*

ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥

Prabhoo Hamaaraa Saarae Suaarathh ||4||38||51||

That God will accomplish my objectives in life. ||4||38||51||

ਭੈਰਉ (ਮਃ ੫) (੫੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੬

*Raag Bhaira-o Guru Arjan Dev*

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧

ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥

Bhai Ko Bho Parriaa Simarath Har Naam ||

Fear itself becomes afraid, when the mortal remembers the Lord's Name in meditation.

ਭੈਰਉ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੭

*Raag Bhaira-o Guru Arjan Dev*

ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥

Sagal Bиаadhь Mittee Thrihu Gun Kee Dhaas Kae Hoeae Pooran Kaam ||1|| Rehaao ||

All the diseases of the three gunas - the three qualities - are cured, and tasks of the Lord's slaves are perfectly accomplished. ||1||Pause||

ਭੈਰਉ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੭

*Raag Bhaira-o Guru Arjan Dev*

ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥

Har Kae Lok Sadhaa Gun Gaavehi Thin Ko Miliiaa Pooran Dhhaam ||

The people of the Lord always sing His Glorious Praises; they attain His Perfect Mansion.

ਭੈਰਉ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੮

*Raag Bhaira-o Guru Arjan Dev*

ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥

Jan Kaa Dharas Baansshai Dhin Raathee Hoe Puneeth Dharam Raae Jaam ||1||

Even the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1||

ਭੈਰਉ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੯

*Raag Bhaira-o Guru Arjan Dev*

ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥

Kaam Krodhh Lobh Madh Nindhaa Saadhhasang Mittiaa Abhimaan ||

Sexual desire, anger, intoxication, egotism, slander and egotistical pride are eradicated in the Saadh Sangat, the Company of the Holy.

ਭੈਰਉ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੯

*Raag Bhaira-o Guru Arjan Dev*

ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥

Aisae Santh Bhaettehi Vaddabhaagee Naanak Thin Kai Sadh Kurabaan ||2||39||52||

By great good fortune, such Saints are met. Nanak is forever a sacrifice to them. ||2||39||52||

ਭੈਰਉ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੧੦

*Raag Bhaira-o Guru Arjan Dev*

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧

ਪੰਚ ਮਜਮੀ ਜੋ ਪੰਚਨ ਰਾਖੈ ॥

Panch Majamee Jo Panchan Raakhai ||

One who harbors the five thieves, becomes the embodiment of these five.

ਭੈਰਉ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੧ ਪੰ. ੧੧

*Raag Bhaira-o Guru Arjan Dev*

ਮਿਥਿਆ ਰਸਨਾ ਨਿਤ ਉਠਿ ਭਾਖੈ ॥

Mithhiaa Rasanaa Nith Outh Bhaakhai ||

He gets up each day and tells lies.

ਭੈਰਉ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੧

*Raag Bhaira-o Guru Arjan Dev*

ਚਕ੍ਰ ਬਣਾਇ ਕਰੈ ਪਾਖੰਡ ॥

Chakr Banaae Karai Paakhandd ||

He applies ceremonial religious marks to his body, but practices hypocrisy.

ਭੈਰਉ (ਮਃ ੫) (੫੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੧

*Raag Bhaira-o Guru Arjan Dev*

ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥

Jhur Jhur Pachai Jaisae Thria Randd ||1||

He wastes away in sadness and pain, like a lonely widow. ||1||

ਭੈਰਉ (ਮਃ ੫) (੫੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨

*Raag Bhaira-o Guru Arjan Dev*

ਹਰਿ ਕੇ ਨਾਮ ਬਿਨਾ ਸਭ ਝੂਠੁ ॥

Har Kae Naam Binaa Sabh Jhooth ||

Without the Name of the Lord, everything is false.

ਭੈਰਉ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨

*Raag Bhaira-o Guru Arjan Dev*

ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥

Bin Gur Poorae Mukath N Paaeeai Saachee Dharagehi Saakath Mooth ||1|| Rehaao ||

Without the Perfect Guru, liberation is not obtained. In the Court of the True Lord, the faithless cynic is plundered. ||1||Pause||

ਭੈਰਉ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੨

*Raag Bhaira-o Guru Arjan Dev*

ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥

Soee Kucheel Kudharath Nehee Jaanai ||

One who does not know the Lord's Creative Power is polluted.

ਭੈਰਉ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੩

*Raag Bhaira-o Guru Arjan Dev*

ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥

Leepiai Thhaae N Such Har Maanai ||

Ritualistically plastering one's kitchen square does not make it pure in the Eyes of the Lord.

ਭੈਰਉ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪

*Raag Bhaira-o Guru Arjan Dev*

ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥

Anthar Mailaa Baahar Nith Dhhovai ||

If a person is polluted within, he may wash himself everyday on the outside,

ਭੈਰਉ (ਮਃ ੫) (੫੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪

*Raag Bhaira-o Guru Arjan Dev*

ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥

Saachee Dharagehi Apanee Path Khovai ||2||

But in the Court of the True Lord, he forfeits his honor. ||2||

ਭੈਰਉ (ਮਃ ੫) (੫੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੪

*Raag Bhaira-o Guru Arjan Dev*

ਮਾਇਆ ਕਾਰਣਿ ਕਰੈ ਉਪਾਉ ॥

Maaeiaa Kaaran Karai Oupaaou ||

He works for the sake of Maya,

ਭੈਰਉ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫

*Raag Bhaira-o Guru Arjan Dev*

ਕਬਹਿ ਨ ਘਾਲੈ ਸੀਧਾ ਪਾਉ ॥

Kabehi N Ghaalai Seedhhaa Paaou ||

But he never places his feet on the right path.

ਭੈਰਉ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫

*Raag Bhaira-o Guru Arjan Dev*

ਜਿਨਿ ਕੀਆ ਤਿਸੁ ਚੀਤਿ ਨ ਆਣੈ ॥

Jin Keeaa This Cheeth N Aanai ||

He never even remembers the One who created him.

ਭੈਰਉ (ਮਃ ੫) (੫੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੫

*Raag Bhaira-o Guru Arjan Dev*

ਕੂੜੀ ਕੂੜੀ ਮੁਖਹੁ ਵਖਾਣੈ ॥੩॥

Koorree Koorree Mukhahu Vakhaanai ||3||

He speaks falsehood, only falsehood, with his mouth. ||3||

ਭੈਰਉ (ਮਃ ੫) (੫੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬

*Raag Bhaira-o Guru Arjan Dev*

ਜਿਸ ਨੋ ਕਰਮੁ ਕਰੇ ਕਰਤਾਰੁ ॥

Jis No Karam Karae Karathaar ||

That person, unto whom the Creator Lord shows Mercy,

ਭੈਰਉ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬

*Raag Bhaira-o Guru Arjan Dev*

ਸਾਧਸੰਗਿ ਹੋਇ ਤਿਸੁ ਬਿਉਹਾਰੁ ॥

Saadhhasang Hoe This Biouhaar ||

Deals with the Saadh Sangat, the Company of the Holy.

ਭੈਰਉ (ਮਃ ੫) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੬

*Raag Bhaira-o Guru Arjan Dev*

ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥

Har Naam Bhagath Sio Laagaa Rang ||

One who lovingly worships the Lord's Name,

ਭੈਰਉ (ਮਃ ੫) (੫੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੭

*Raag Bhaira-o Guru Arjan Dev*

ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥

Kahu Naanak This Jan Nehee Bhang ||4||40||53||

Says Nanak - no obstacles ever block his way. ||4||40||53||

ਭੈਰਉ (ਮਃ ੫) (੫੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੭

*Raag Bhaira-o Guru Arjan Dev*

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੧

ਨਿੰਦਕ ਕਉ ਫਿਟਕੇ ਸੰਸਾਰੁ ॥

Nindhak Ko Fittakae Sansaar ||

The entire universe curses the slanderer.

ਭੈਰਉ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮

*Raag Bhaira-o Guru Arjan Dev*

ਨਿੰਦਕ ਕਾ ਝੂਠਾ ਬਿਉਹਾਰੁ ॥

Nindhak Kaa Jhoothaa Biouhaar ||

False are the dealings of the slanderer.

ਭੈਰਉ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮

*Raag Bhaira-o Guru Arjan Dev*

ਨਿੰਦਕ ਕਾ ਮੈਲਾ ਆਚਾਰੁ ॥

Nindhak Kaa Mailaa Aachaar ||

The slanderer's lifestyle is filthy and polluted.

ਭੈਰਉ (ਮਃ ੫) (੫੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੮

*Raag Bhaira-o Guru Arjan Dev*

ਦਾਸ ਅਪੁਨੇ ਕਉ ਰਾਖਨਹਾਰੁ ॥੧॥

Dhaas Apunae Ko Raakhanehaar ||1||

The Lord is the Saving Grace and the Protector of His slave. ||1||

ਭੈਰਉ (ਮਃ ੫) (੫੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯

*Raag Bhaira-o Guru Arjan Dev*

ਨਿੰਦਕੁ ਮੁਆ ਨਿੰਦਕ ਕੈ ਨਾਲਿ ॥

Nindhak Muaa Nindhak Kai Naal ||

The slanderer dies with the rest of the slanderers.

ਭੈਰਉ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯

*Raag Bhaira-o Guru Arjan Dev*

ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥

Paarabreham Paramaesar Jan Raakhae Nindhak Kai Sir Karrakiou Kaal ||1|| Rehaao ||

The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||

ਭੈਰਉ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੧ ਪੰ. ੧੯

*Raag Bhaira-o Guru Arjan Dev*